



ਅਗ

ਤੋਂ ਸੁਰੱਖਿਆ

ਆਪਣੇ ਘਰ ਅਤੇ ਆਪਣੇ
ਪਰਿਵਾਰ ਨੂੰ ਬਚਾਓ!


ਸਮੋਕ ਅਲਾਰਮ ਅਤੇ ਪਲਾਇਨ ਯੋਜਨਾ

ਆਪਣੇ ਘਰ ਅਤੇ ਆਪਣੇ ਪਰਿਵਾਰ ਨੂੰ ਬਚਾਓ!

ਸਮੋਕ ਅਲਾਰਮ ਜ਼ਿੰਦਗੀਆਂ ਬਚਾਉਂਦੇ ਹਨ!

ਸਭ ਤੋਂ ਵੱਧ ਘਾਤਕ ਅੱਗਾਂ ਲੱਗਦੀਆਂ ਹਨ ਜਦੋਂ ਲੋਕ ਸੁੱਤੇ ਹੁੰਦੇ ਹਨ। ਕੰਮ ਕਰਦੇ ਸਮੇਕ ਅਲਾਰਮ ਤੁਹਾਨੂੰ ਅੱਗ ਤੋਂ ਸੁਰੱਖਿਅਤ ਬਚਣ ਦੀ ਲੋੜੀਂਦੀ ਪੂਰਵ ਚੇਤਾਵਨੀ ਦਿੰਦੇ ਹਨ।

1. ਸਮੋਕ ਅਲਾਰਮਾਂ ਨੂੰ ਤੁਹਾਡੇ ਘਰ ਦੀ ਹਰੇਕ ਮੰਜ਼ਿਲ ਅਤੇ ਸਾਰੇ ਸੌਣ ਦੇ ਖੇਤਰਾਂ ਦੇ ਬਾਹਰ ਲਾਉਣੇ ਚਾਹੀਦੇ ਹਨ।



2. ਬੈਟਰੀਆਂ ਬਦਲੀ ਕਰੋ ਆਪਣੇ ਸਮੋਕ ਅਲਾਰਮ ਦੀ, ਘੱਟ ਤੋਂ ਘੱਟ ਸਾਲ ਵਿੱਚ ਇੱਕ ਵਾਰ ਜਾਂ ਘੱਟ ਬੈਟਰੀ ਸਿਗਨਲ ਦੀ ਆਵਾਜ਼ ਹੋਵੇ।

3. ਹਰ ਮਹੀਨੇ, ਆਪਣੇ ਸਮੋਕ ਅਲਾਰਮਾਂ ਨੂੰ ਟੈਸਟ ਕਰੋ ਅਲਾਰਮ ਟੈਸਟ ਬਟਨ ਦੀ ਵਰਤੋਂ ਕਰਕੇ। ਆਪਣੇ ਮਲਕੀਅਤ ਕਿਤਾਬਚੇ ਦੀ ਪਾਲਨਾ ਕਰੋ।



4. ਹਰ ਛੇ ਮਹੀਨੇ ਆਪਣੇ ਸਮੋਕ ਅਲਾਰਮ ਨੂੰ ਧਿਆਨ ਨਾਲ ਵੈਕਯੂਮ ਕਰੋ।




5. ਜੇਕਰ ਸਮੇਕ ਅਲਾਰਮ ਦਸ ਸਾਲ ਤੋਂ ਵੱਧ ਪੁਰਾਣੇ ਹਨ ਤਾਂ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਹੈ।

ਪਲਾਇਨ ਯੋਜਨਾ ਹੋਣ ਨਾਲ ਤੁਹਾਡੀ ਜ਼ਿੰਦਗੀ ਬਚਾ ਸਕਦੀ ਹੈ!

ਘਰ ਵਿੱਚ ਅੱਗ ਪਲਾਇਨ ਯੋਜਨਾ ਨੂੰ ਵਿਕਸਿਤ ਕਰੋ ਅਤੇ ਘਰ ਵਿੱਚ ਹਰੇਕ ਨਾਲ ਇਸਦਾ ਲਗਾਤਾਰ ਅਭਿਆਸ ਕਰੋ।


1. ਪਲਾਇਨ ਯੋਜਨਾ ਨੂੰ ਵਿਕਸਿਤ ਕਰੋ, ਅਤੇ ਸਾਲ ਵਿੱਚ ਦੋ ਵਾਰ ਇਸਦਾ ਅਭਿਆਸ ਕਰੋ।



2. ਹਰੇਕ ਕਮਰੇ ਤੋਂ ਬਾਹਰ ਜਾਣ ਦੇ ਦੋ ਰਾਹ ਜਾਣੇ।

3. ਇੱਕ ਮਿਲਣ ਦੀ ਥਾਂ ਰਖੋ।

4. ਇੱਕ ਵਾਰ ਬਾਹਰ ਆਉਣ ਉਤੇ, 911 ਉਤੇ ਫੋਨ ਕਰੋ।



ਰਸੋਈ ਵਿੱਚ ਅੱਗ ਤੋਂ ਸੁਰੱਖਿਆ

ਕੁਕਿੰਗ ਕਰਕੇ ਜ਼ਿਆਦਾਤਰ ਘਰਾਂ ਵਿੱਚ ਅੱਗ, ਅੱਗ ਤੋਂ ਮੌਤਾਂ ਅਤੇ ਸੱਟਾਂ ਹੁੰਦੀਆਂ ਹਨ।

ਰਸੋਈ ਵਿੱਚ ਹੁੰਦਿਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਚਾਉਣ ਲਈ:



1. ਜਦੋਂ ਕੁੱਕ ਕਰਦੇ ਹੋ ਤਾਂ ਖਾਣੇ ਨੂੰ ਵੇਖੋ।

ਰਸੋਈ ਵਿੱਚ ਹੀ ਰਹੋ। ਕਦੇ ਛੱਡ ਕੇ ਨਾ ਜਾਓ।

2. ਸਟੋਵ ਦਾ ਟਾਪ ਅਤੇ ਓਵਨ ਨੂੰ ਸਾਫ ਰਖੋ। ਤੇਲ ਅਤੇ ਹੋਰ ਖਾਣਿਆਂ ਨੂੰ ਅੱਗ ਲਗਾ ਸਕਦੀ ਹੈ।


3. ਉਸ ਉਤੇ ਢੱਕਣ ਰੱਖ ਦਿਉ।

ਜੇਕਰ ਕੋਈ ਪੌਟ ਨੂੰ ਅੱਗ ਲਗ ਜਾਏ, ਪੌਟ ਉਤੇ ਢੱਕਣ ਰੱਖ ਦਿਉ ਅਤੇ ਸਟੋਵ ਨੂੰ ਬੰਦ ਕਰ ਦਿਉ। ਸਟੋਵ ਉਤੋਂ ਪੌਟ ਨੂੰ ਹਟਾਉਣ ਦੀ ਕੋਸ਼ਿਸ ਨਾ ਕਰੋ।

ਗਰਮ ਤੇਲ ਡੁੱਲ ਸਕਦਾ ਹੈ ਅਤੇ ਗੰਭੀਰ ਜ਼ਖਮ ਹੋ ਸਕਦੇ ਹਨ।

ਤੇਲ ਤੋਂ ਲੱਗੀ ਅੱਗ ਨੂੰ ਬੁਝਾਉਣ ਲਈ ਕਦੇ ਪਾਣੀ ਦੀ ਵਰਤੋਂ ਨਾ ਕਰੋ।

911 ਉਤੇ ਫੋਨ ਕਰੋ।



4. ਛੋਟੀ, ਉਤੇ ਕੀਤੀ ਹੋਈ
ਜਾਂ ਟਾਈਟ ਫਿਟਿੰਗ ਵਾਲੀ
ਬਾਂਹ ਪਾਓ। ਢਿੱਲੇ ਕਪੜਿਆਂ
ਨੂੰ ਅੱਗ ਫੜ ਸਕਦੀ ਹੈ।



5. ਪੌਟ ਦੇ ਹੈਂਡਲਾਂ ਨੂੰ ਅੰਦਰ ਕਰ ਦਿਉ।
ਛੋਟੇ ਬੱਚਿਆਂ ਵੱਲੋਂ ਬਰਤਨ ਨੂੰ ਸਟੋਵ ਤੋਂ ਥੱਲੇ
ਡੇਗਿਆ ਜਾਂ ਧੱਕਿਆ ਜਾ ਸਕਦਾ ਹੈ।

6. ਜਲੇ ਨੂੰ ਠੰਡਾ ਕਰੋ। ਕੁਝ
ਮਿੰਟਾਂ ਲਈ ਥੋੜੇ ਜਿਹੇ ਜਲੇ
ਉਤੇ ਠੰਡਾ ਪਾਲੀ ਚਲਾ ਦਿਉ।




7. ਕੁਕਿੰਗ ਲਈ ਤੁਹਾਨੂੰ ਆਰਾਮ ਨਾਲ ਅਤੇ ਚੇਤੰਨ ਰਹਿਣ ਦੀ ਲੋੜ ਹੈ।

ਸ਼ਰਾਬ ਜਾਂ ਦਵਾਈਆਂ ਦੇ ਪ੍ਰਭਾਵ ਹੇਠ ਕੁਕਿੰਗ ਤੋਂ ਪਰਹੇਜ਼ ਕਰੋ।

8. ਜਦੋਂ ਤੁਸੀਂ ਕੁਕਿੰਗ ਕਰ ਰਹੇ ਹੋ, ਬੱਚਿਆਂ ਨੂੰ ਸਟੋਵ ਤੋਂ ਦੂਰ ਰੱਖੋ

(ਘੱਟ ਤੋਂ ਘੱਟ 3 ਫੀਟ ਜਾਂ 1 ਮੀਟਰ)।



9. ਕਲੇਟਰ ਨੂੰ ਸਾਫ਼ ਰੱਖੋ।

ਸਾਰੀਆਂ ਚੀਜ਼ਾਂ ਜੋ ਜਲ ਸਕਦੀਆਂ ਹਨ, ਉਹਨਾਂ ਨੂੰ ਸਟੋਵ ਤੋਂ ਦੂਰ ਰੱਖੋ।

10. ਜੇ ਤੁਹਾਡੇ ਅੱਗ ਲਗ ਜਾਏ ਤਾਂ 911 ਉਤੇ ਫੋਨ ਕਰੋ।



ਤੁਹਾਡੇ ਅਪਾਰਟਮੈਂਟ ਬਿਲਡਿੰਗ ਵਿੱਚ ਅੱਗ ਤੋਂ ਸੁਰੱਖਿਆ

ਸਾਰੇ ਘਰਾਂ ਅਤੇ ਅਪਾਰਟਮੈਂਟ ਬਿਲਡਿੰਗਾਂ ਲਈ ਫਾਇਰ ਡਰਿਲਸ ਜ਼ਰੂਰੀ ਹਨ। ਤੁਹਾਨੂੰ ਪਲਾਇਨ ਬਾਰੇ ਜਾਣਨ ਦੀ ਲੋੜ ਹੈ। ਤੁਹਾਨੂੰ ਹਮੇਸ਼ਾ ਆਪਣੇ ਆਪ ਨੂੰ ਸਮੇਂ ਤੋਂ ਬਚਾ ਕੇ ਰਖਣਾ ਚਾਹੀਦਾ ਹੈ।



ਜੇਕਰ ਤੁਹਾਡੇ ਅਪਾਰਟਮੈਂਟ ਵਿੱਚ ਅੱਗ ਲਗ ਜਾਏ:

1. ਸਭ ਨੂੰ ਜਾਣ ਲਈ ਕਹੋ।
2. ਆਪਣੇ ਪਿੱਛੇ ਸਾਰੇ ਦਰਵਾਜ਼ੇ ਬੰਦ ਕਰ ਦਿਉ।
3. ਫਾਇਰ ਅਲਾਰਮ ਖਿੱਚੋ ਅਤੇ ਚੀਖੋ ਫਾਇਰ।
4. ਨੇੜਲੀ ਪੌੜੀਆਂ ਦਾ ਵਰਤੋਂ ਕਰਕੇ ਬਿਲਡਿੰਗ ਨੂੰ ਛੱਡ ਦਿਉ
5. ਇੱਕ ਵਾਰ ਬਾਹਰ ਆਉਣ ਉਤੇ, 911 ਉਤੇ ਫੋਨ ਕਰਕੇ ਫਾਇਰ ਡਿਪਾਰਟਮੈਂਟ ਨੂੰ ਬੁਲਾਓ।

ਜਦੋਂ ਤੁਸੀਂ ਫਾਇਰ ਅਲਾਰਮ ਨੂੰ ਸੁਣੋ ... ਫੈਸਲਾ ਤੁਹਾਡਾ ਹੈ ਕਿ ਰਹਿਣਾ ਹੈ ਜਾਂ ਚਲੇ ਜਾਣਾ ਹੈ।

ਜ਼ਿਆਦਾਤਰ ਸਭ ਤੋਂ ਵਧੀਆ ਇਹ ਹੀ ਹੁੰਦਾ ਹੈ ਕਿ ਉਸੇ ਵਕਤ ਬਿਲਡਿੰਗ ਨੂੰ ਛੱਡ ਦਿਉ।

ਕਈ ਵਾਰ ਤੁਸੀਂ ਛੱਡ ਕੇ ਨਹੀਂ ਜਾ ਸਕਦੇ। ਤੁਹਾਨੂੰ ਆਪਣੇ ਅਪਾਰਟਮੈਂਟ ਵਿੱਚ ਰਹਿਣਾ ਪੈ ਸਕਦਾ ਹੈ।

ਛੇਤੀ ਫੈਸਲਾ ਲਓ ਅਤੇ ਕਾਰਵਾਈ ਕਰੋ।

ਆਪਣੇ ਆਪ ਨੂੰ ਹਮੇਸ਼ਾ ਸਮੇਂ ਤੋਂ ਬਚਾਓ।

ਜੇ ਤੁਸੀਂ ਬਿਲਡਿੰਗ ਨੂੰ ਛੱਡਣ ਦਾ ਫੈਸਲਾ ਕਰਦੇ ਹੋ:

ਆਪਣੇ ਅਪਾਰਟਮੈਂਟ ਦੇ ਦਰਵਾਜ਼ੇ ਨੂੰ ਚੈਕ ਕਰੋ।

ਜੇਕਰ ਸਮੇਂ ਤੁਹਾਡੇ ਦਰਵਾਜ਼ੇ ਦੇ ਦੁਆਲੇ ਪ੍ਰਵੇਸ਼ ਕਰ ਰਹੀ ਹੈ, ਉਸਨੂੰ ਨਾ ਖੋਲੋ।

ਜੇਕਰ ਸਮੇਂ ਨਹੀਂ ਹੈ ਤਾਂ ਥੋੜਾ ਜਿਹਾ ਦਰਵਾਜ਼ਾ ਖੋਲੋ।

ਜੇਕਰ ਹਾਲਵੇਅ ਸਾਫ ਹੈ, ਨੇੜਲੀ ਪੌੜੀਆਂ ਦੀ ਵਰਤੋਂ ਕਰਕੇ ਬਾਹਰ ਨਿਕਲੋ।

ਨੇੜਲੀ ਪੌੜੀਆਂ ਦਾ ਦਰਵਾਜ਼ਾ ਖੋਲੋ। ਜੇਕਰ ਸਮੇਂ ਹੈ, ਪ੍ਰਵੇਸ਼ ਨਾ ਕਰੋ।

ਦਰਵਾਜ਼ਾ ਬੰਦ ਕਰੋ ਅਤੇ ਦੂਜੀ ਪੌੜੀਆਂ ਉਤੇ ਜਾਓ। ਜੇਕਰ ਤੁਹਾਨੂੰ

ਬਿਨਾ ਸਮੇਂ ਦੇ ਪੌੜੀਆਂ ਨਹੀਂ ਮਿਲਦੀਆਂ, ਤੁਹਾਨੂੰ ਸਮੇਂ ਤੋਂ ਬਚਣ ਲਈ ਵਾਪਸ ਆਪਣੇ ਅਪਾਰਟਮੈਂਟ ਵਿੱਚ ਵੀ ਆਉਣਾ ਪੈ ਸਕਦਾ ਹੈ।



ਏਲੀਵੇਟਰ ਦੀ ਵਰਤੋਂ ਨਾ ਕਰੋ!

ਜੇਕਰ ਤੁਸੀਂ ਬਿਲਡਿੰਗ ਨਹੀਂ ਛੱਡ ਸਕਦੇ

ਤੁਹਾਨੂੰ ਆਪਣੇ ਆਪ ਨੂੰ ਸਮੋਕ ਤੋਂ ਬਚਾਉਣਾ ਹੈ।

ਆਪਣੇ ਅਪਾਰਟਮੈਂਟ ਵਿੱਚ ਰਹੋ ਜਦੋਂ ਤਕ ਤੁਹਾਨੂੰ ਬਚਾ ਨਹੀਂ ਲਿਆ ਜਾਂਦਾ ਜਾਂ ਜਾਣ ਲਈ ਨਹੀਂ ਕਿਹਾ ਜਾਂਦਾ।

ਸਮੋਕ ਨੂੰ ਆਪਣੇ ਅਪਾਰਟਮੈਂਟ ਵਿੱਚ ਆਉਣ ਤੋਂ ਰੋਕੋ। ਦਰਵਾਜ਼ੇ ਅਤੇ ਹਵਾਦਾਰੀਆਂ ਨੂੰ ਸੀਲ ਕਰਨ ਲਈ ਡੱਕ ਟੇਪ ਅਤੇ ਗਿੱਲੇ ਤੌਲੀਏ ਦੀ ਵਰਤੋਂ ਕਰੋ।



ਜੇ ਸਮੋਕ ਅੰਦਰ ਆ ਜਾਏ, ਆਪਣੀ ਸਥਿਤੀ ਦੱਸਣ ਲਈ 911 ਉਤੇ ਫੋਨ ਕਰੋ ਅਤੇ ਬਾਲਕੋਨੀ ਜਾਂ ਨੇੜਲੀ ਖਿੜਕੀ ਉਤੇ ਜਾਓ। ਆਪਣੇ ਪਿੱਛੇ ਦਰਵਾਜ਼ਾ ਬੰਦ ਕਰ ਦਿਉ।

ਫਲੈਸ਼ਲਾਈਟ ਜਾਂ ਹਲਕੇ ਰੰਗ ਦਾ ਕਪੜਾ ਹਿਲਾ ਕੇ ਫਾਇਰ-ਫਾਈਟਰਾਂ ਨੂੰ ਸਿਗਨਲ ਦੇਵੋ ਤਾਂ ਕਿ ਉਹ ਵੇਖ ਸਕਣ ਕਿ ਤੁਸੀਂ ਕਿਥੇ ਹੋ। ਧਿਆਨ ਖਿਚਣ ਲਈ ਚੀਕ ਮਾਰੋ।

ਜੇ ਤੁਸੀਂ ਸਮੋਕ ਵਿੱਚ ਹੋ ਤਾਂ ਨੀਵੇਂ ਰਹੋ, ਜ਼ਮੀਨ ਦੇ ਨਾਲ ਰਹੋ, ਜਿਥੇ ਹਵਾ ਸਾਫ਼ ਹੈ। ਸਮੋਕ ਉਤੇ ਨੂੰ ਜਾਂਦੀ ਹੈ। ਤੁਸੀਂ ਹੇਠਾਂ ਵੱਲ ਜਾਓ।



ਬਾਹਰ

ਸਾਰੇ ਬਾਹਰ ਜਾਣ ਦੇ ਰਾਹਾਂ ਨੂੰ ਜਾਣੋ ਅਤੇ ਆਪਾਤਕਾਲੀਨ ਦੀ ਹਾਲਤ ਵਿੱਚ ਜੋ ਕਰਨਾ ਹੈ, ਉਸਦਾ ਅਭਿਆਸ ਕਰੋ।

ਮੋਮਬੱਤੀਆਂ, ਸਪੇਸ ਹੀਟਰਾਂ ਅਤੇ ਬਿਜਲੀ ਦੇ ਉਪਕਰਣਾਂ ਨਾਲ ਅੱਗ ਤੋਂ ਸੁਰੱਖਿਆ

ਮੋਮਬੱਤੀਆਂ

ਇਹਨਾਂ ਦੀ ਪਾਲਨਾ ਕਰੋ:

1. ਮੋਮਬੱਤੀਆਂ ਨੂੰ ਬੁਝਾ ਦਿਉ, ਕਮਰਾ ਛੱਡਣ ਜਾਂ ਸੌਣ ਜਾਣ ਤੋਂ ਪਹਿਲਾਂ। ਉਸ ਕਮਰੇ ਵਿੱਚ ਰਹੋ ਜਿੱਥੇ ਮੋਮਬੱਤੀਆਂ ਜਲ ਰਹੀਆਂ ਹਨ।
2. ਮੋਮਬੱਤੀਆਂ ਨੂੰ ਉਹਨਾਂ ਚੀਜ਼ਾਂ ਤੋਂ ਦੂਰ ਰੱਖੋ ਜੋ ਜਲ ਸਕਦੀਆਂ ਹਨ। ਜਿਵੇਂ ਪਰਚੇ, ਕਾਗਜ਼ (ਘੱਟ ਤੋਂ ਘੱਟ 0.3 ਮੀਟਰ ਜਾਂ ਇੱਕ ਫੁੱਟ ਦੂਰ)



3. ਮੋਮਬੱਤੀਆਂ, ਲਾਈਟਰਾਂ ਅਤੇ ਮਾਰਚਿਸਾਂ ਨੂੰ ਬੱਚਿਆਂ ਦੀ ਪਹੁੰਚ ਅਤੇ ਨਜ਼ਰ ਤੋਂ ਦੂਰ ਰੱਖੋ।

4. ਮੋਮਬੱਤੀਆਂ ਦੀ ਵਰਤੋਂ ਬੈਂਡਰੂਮ ਵਿੱਚ ਨਹੀਂ ਕਰਨੀ ਚਾਹੀਦੀ।

5. ਮੋਮਬੱਤੀਆਂ ਨੂੰ ਡਿੱਗਣ ਤੋਂ ਰੋਕਣ ਲਈ ਉਹਨਾਂ ਨੂੰ ਹੋਲਡਰਾਂ ਵਿੱਚ ਰੱਖੋ।

6. ਮੋਮਬੱਤੀਆਂ ਨੂੰ ਪੱਕੇ, ਨਾ ਜਲਣ ਵਾਲੇ ਤਲਿਆਂ ਉਤੇ ਹੀ ਜਲਾਓ।



ਸਪੇਸ ਹੀਟਰ

ਪੋਰਟੇਬਲ ਸਪੇਸ ਹੀਟਰ ਕਈ ਸੰਜੀਦਾ ਘਰ ਦੀਆਂ ਅੱਗਾਂ ਦੇ ਕਾਰਣ ਹਨ।

ਸਪੇਸ ਹੀਟਰਾਂ ਨੂੰ ਥਾਂ ਦਿਉ

ਸਪੇਸ ਹੀਟਰਾਂ ਨੂੰ ਘੱਟ ਤੋਂ ਘੱਟ ਇੱਕ ਮੀਟਰ (3 ਫੀਟ) ਦੂਰ ਰੱਖੋ ਉਹਨਾਂ ਸਾਰੀਆਂ ਚੀਜ਼ਾਂ ਤੋਂ ਜੋ ਆਸਾਨੀ ਨਾਲ ਜਲ ਸਕਦੀਆਂ ਹਨ ਜਿਵੇਂ: ਕਾਗਜ਼, ਬਿਸਤਰ, ਫਰਨੀਚਰ, ਪਰਦੇ, ਆਦਿ।

ਆਪਣੇ ਸਪੇਸ ਹੀਟਰ ਨੂੰ ਬਿਨਾਂ ਦੇਖਭਾਲ ਦੇ ਨਾ ਛੱਡੋ!



ਬਿਸਤਰ ਉਤੇ ਜਾਣ ਤੋਂ ਪਹਿਲਾਂ ਆਪਣੇ ਸਪੇਸ ਹੀਟਰ ਨੂੰ ਬੰਦ ਕਰ ਦਿਉ।



ਕਦੇ ਵੀ ਨਾ ਆਪਣੇ ਹੀਟਰ ਨੂੰ ਕਪੜੇ ਜਾਂ ਜੁੱਤੇ ਸੁਕਾਉਣ ਲਈ ਵਰਤੋਂ।

ਸਾਰੇ ਸਪੇਸ ਹੀਟਰਾਂ ਨੂੰ ਧਿਆਨ ਨਾਲ ਵਰਤੋਂ।

ਬਿਜਲੀ ਦੇ ਉਪਕਰਣ

1. ਖਰਾਬ ਬਿਜਲੀ ਦੀਆਂ ਤਾਰਾਂ ਨੂੰ ਬਦਲ ਦਿਉ।



2. ਇੱਕ ਸਮੇਂ ਵਿੱਚ ਇੱਕ ਸਰਕਟ ਉਤੇ ਇੱਕ (1) ਹੀਟ ਉਤਪਾਦਕ ਉਪਕਰਣ ਨੂੰ ਪੱਲਗ ਕਰੋ।



3. ਕਦੇ ਵੀ ਐਕਸਟੈਨਸ਼ਨ ਕੈਰਡ ਨੂੰ ਦਰਵਾਜ਼ੇ ਦੇ ਅੱਗੇ ਜਾਂ ਗਲੀਚੇ ਦੇ ਹੇਠਾਂ, ਜਾਂ ਫਰਨੀਚਰ ਦੇ ਹੇਠਾਂ ਜਾਂ ਪਿੱਛੇ ਤੋਂ ਨਾ ਲਿਆਓ।

ਆਪਾਤਕਾਲੀਨ ਦੀ ਹਾਲਤ ਵਿੱਚ 911 ਉਤੇ ਫੋਨ ਕਰੋ।

ਸਮੇਕ ਅਲਾਰਮ ਲਗਵਾਓ

ਆਪਣੇ ਘਰ ਦੀ ਹਰੇਕ ਮੰਜ਼ਿਲ ਅਤੇ ਸੌਣ ਵਾਲੇ ਖੇਤਰ ਦੇ ਬਾਹਰ। ਆਪਣੇ ਸਮੇਕ ਅਲਾਰਮਾਂ ਨੂੰ ਹਰ ਮਹੀਨੇ ਚੈਕ ਕਰੋ ਅਤੇ ਘੱਟ ਤੋਂ ਘੱਟ ਸਾਲ ਵਿੱਚ ਇੱਕ ਵਾਰ ਬੈਟਰੀਆਂ ਨੂੰ ਬਦਲੀ ਕਰੋ।

ਸਾਡਾ ਪਰਿਵਾਰ ਤੁਹਾਡੇ ਪਰਿਵਾਰ ਦੀ ਮਦਦ ਵਿੱਚ!



ਹਰੇਕ ਫਾਇਰ ਫਾਈਟਿੰਗ ਰੋਅਰ ਦੇ ਨਾਲ ਇੱਕ ਵਿੰਡਸਰ ਫਾਇਰ ਫਾਈਟਰ।

ਇਹ ਜਾਲਕਾਰੀ ਪ੍ਰਦਾਨ ਕੀਤੀ ਗਈ ਹੈ:
ਵਿੰਡਸਰ ਫਾਇਰ ਐਂਡ ਰੈਸਕਿਊ ਸਰਵਿਸ



ਸਾਨੂੰ ਇਥੇ ਔਨਲਾਈਨ ਵੇਖੋ: www.windsorfire.com
ਆਮ ਜਾਲਕਾਰੀ ਲਈ ਫੋਨ ਕਰੋ: (519) 253-6573